

ਪ੦. ਜਾਹਿਰ ਹੈ ਕਿਣੀਆਂ ਚੀਜ਼ਾਂ ਹੇਠਲੀਆਂ, ਮੈਰੀ ਨੈਟਵਰਕਸ ਵਿਚੋਂ, ਆਰਾਮ ਨਾਲ ਟਾਇਪ ਕੀਤੀਆਂ ਜਾ ਸਕਦੀਆਂ ਸਨ ਟੈਕਸਟ ਵਿਚ ਹੀ। ਪਰ ਜ਼ਿਆਦਾ ਹੁਣ ਅੱਧ ਭੁਲ ਗਈਆਂ ਹਨ ਮੈਨੂੰ ਤੇ ਸ਼ਾਇਦ ਕਾਫੀ ਹੋਰ ਕੰਮ ਮੰਗਣ। ਕੋਈ ਖਾਸ ਤਰੀਕ ਵਿਚ ਵੀ ਨਹੀਂ ਹਨ ਇਹ ਨਕਤੇ, ਅੱਤੇ ਕਾਫੀ ਐਸੇ ਵੀ ਹਨ ਜਿਹਨਾਂ ਦਾ ਸਿਧਾ ਗਿਣਤ ਨਾਲ ਕੋਈ ਖਾਸ ਰਿਸ਼ਤਾ ਵੀ ਨਹੀਂ ਹੈ। ਨਾਂ ਹੀ ਮੈਂ ਇਹਹਾਂ ਨੂੰ ਏਥੇ ਜ਼ਿਆਦਾ ਸਾਫ਼ ਕਰਣੇ ਦੀ ਕੋਸ਼ਿਸ਼ ਹੀ ਕਰਾਂਗਾ, ਪਰ ਹੋ ਸਕਦਾ ਹੈ ਕਿਤੇ ਹੋਰ ...

(ਪ੦.੦੧) ਖੱਬਾ ਤੇ ਸੱਜਾ ਬਦਲ ਜਾਂਦੇ ਨੇ ਸੀਸੇ ਵਿਚ, ਕਿਉਂ ਨਹੀਂ ਬਦਲਦਾ ਥੱਲਾ ਤੇ ਉਤਲਾ?

(ਪੰ.੦੨) ਲਾਇਨ ਦੀ ਰੈਫਲੈਕਸ਼ਨ ਪੋਅੰਟ ਵਿਚ, ਅਸੀਂ ਐਕਸਟੈਂਡ ਕਰ ਸਕਦੇ ਹਾਂ ਪਲੇਨ ਦੀ ਉਸੀ ਪੋਅੰਟ ਗਿਰਦ ਹਾਫ਼-ਟਰਣ ਨਾਲ। ਇਹ ਪਲੇਨ ਦੀ ਓਰੀਐਂਟੇਸ਼ਨ ਕਾਇਮ ਰਖਦੀ ਹੈ, ਜਿਥੇ ਕਿ ਲਾਇਨ ਦੀ ਓਰੀਐਂਟੇਸ਼ਨ ਪਲੇਨ ਦਿੰਦੀ ਸੀ ਓਹਦੀ ਰੈਫਲੈਕਸ਼ਨ। ਖਿਆਮ ਦੇ ਤਰੀਕੇ ਵਿਚ ਰੈਫਲੈਕਸ਼ਨਜ਼ ਇਸਤਮਾਲ ਹੁੰਦੀਆਂ ਸਨ, ਭਾਗ ਚੌਥੇ ਦੀ ਵਿਧੀ ਵਿਚ ਹੋਨ ਗਿਆਂ ਅੱਧ-ਟਰਨਜ਼।

(ਪੰ.੦੩) ਰੀਅਲ ਪੋਲੀਨੋਮੀਅਲਜ਼ ਜਿਨਹਾਂ ਦੇ ਸਾਰੇ ਰੂਟ ਰੀਅਲ ਹਨ (ਬਣਾਂਦੇ ਹਨ ਯੁਛਿਨ ਸਾਰੀਆਂ n-ਸਵੈਲੋਟੇਲਜ਼ ਦਾ) ਦੀ ਪਹਿਲਾਣ ਤੇ ਯੁਨੀਮੋਡੇਲੀਟੀ, ਸਰਕਲ ਐਕਸ਼ਨ ਸੇ ਸੀਕਲਿਕ ਹੋਮੋਲੋਜੀ, ਸ਼ਾਇਦ ਸੀਕਲਿਕ ਸਿਫ਼ਟਿੰਗ, ਨੇਬਰਲੀ ਟਰਾਈਂਗ-ਗੁਲੋਸ਼ਨਜ਼ (੧੯੮੩) ਤੋਂ ਚਲ ਕਈ ਸੋਖੇ ਰੀਮਾਣ ਹਾਈਪੋਥੈਸਿਸ, ਦੇਖੋ ਵਿਸ਼ੇਸ਼ ਤੌਰ ਤੇ ਸਿਮਪਲੀਸੀਅਲ (ਕੋ)ਹੋਮੋਲੋਜੀ (੧੯੮੪), ਪਰ ਨੋਟ ਇਸ ਤੋਂ ਨਿਕਲੇ ੧੯੮੮ ਦੇ ਪਰਚੇ ਵਿਚ ਅਫਸੋਸ ਸਾਇਕਲਿਕ ਹੋਮੋਲੋਜੀ ਨਹੀਂ ਹੈ, ਜੈਨਸ਼ਨ ਤੇ ਪੋਲੀਆ ਦਾ ਪੁਰਾਣਾ ਕਮ ਜੋ ਦਸਦਾ ਹੈ ਰੀਮਾਣ ਦਾ ਹਾਈਪੋਥੈਸਿਸ ਬਰਾਬਰ ਹੈ ਕਈ ਐਸੇ ਹੀ ਸੋਖੇ ਹਾਈਪੋਥੈਸਿਸ ਦੇ, ੨੦੧੯ ਵਿਚ ਛੱਪੇਆ ਜਾਗੀਰਾਂ ਦਾ ਇਕ ਤਰੀਕਾ ਜਿਨ੍ਹੇ ਕਾਫੀ ਐਸੇ ਸੋਖੇਅਂ ਨੂੰ ਸੋਧ ਦਿਤਾ ਹੈ, ਕੋਨਜ਼ ਦਾ ਨਿਰਾਂਤਰ ਚਲਦਾ ਰੀਮਾਣ ਹਾਈਪੋਥੈਸਿਸ ਤੇ ਹਮਲਾ ਸੀਕਲਿਕ ਹੋਮੋਲੋਜੀ ਗਾਂਹੀ, ਵਗੈਰਾ।

(ਪੰ.੦੪) ਕੈਮਪਲੈਕਸੀਡਿਕੇਸ਼ਨ n-ਸਵੈਲੋਟੇਲ ਦੀ ਟੋਪੋਲੋਜੀ ਨੂੰ ਝੱਟ ਜਟਿਲ ਕਰ ਦਿੰਦੀ ਹੈ, ਜਿੰਵੇ ਹੁਣ ਆਫਾਇਣ ਦਾ ਫੰਡਾਮੈਂਟਲ ਗਰੂਪ ਹੀ ਮਾਣ ਨਹੀਂ, ਸਰਜੈਕਟ ਕਰਦਾ ਹੈ ਇਹ n! ਪਰਮੁਟੇਸ਼ਨਜ਼ ਦੇ ਗਰੂਪ ਤੇ, 'ਕਾਰਣ' ਗਾਲਵਾ ਬੀਓਰੀ ਦਾ। ਕਿਤੇ ਸਰਲ ਹੈ ਰੀਅਲ n-ਸਵੈਲੋਟੇਲ ਜਿਹੂੰ ਆਪਾਂ 'ਦੇਖ' ਸਕਦੇ ਹਾਂ, ਤੇ ਪਰੋਜੈਕਟਿਵਲੀ ਐਸ ਤੇ ਵੀ S¹, ਦਰਅਸਲ ਬੇਬੀ ਐਕਸ਼ਨ, ਤਾਂ ਹੈ। ਕਿਤੇ ਜ਼ਿਆਦਾ ਕੁਦਰਤੀ ਹੋਵੇ ਜੇ ਇਸ ਤੋਂ ਉਤਪੱਣ ਸੀਕਲਿਕ ਹੋਮੋਲੋਜੀਕਲ ਤਰੀਕੇਆਂ ਨਾਲ ਹੀ ਆਪਾਂ ਲੱਭ ਲਈਏ ਰਹਾ ਉਥੇ ਤਕ ਜਿੰਥੇ ਫਿਲਹਾਲ ਸਿਮਪਲੈਕਸੀਡਿਕ ਬੇਬੀ-ਮਤਲਬ ਪੀਕਾਰ, ਲੈਂਡਸਕੈਟਸ ਅਤੇ ਕਾਹਲਰ ਦਾ-ਐਕਸ਼ਨ ਹੀ ਲੈ ਜਾਂਦਾ ਹੈ। ਮਸਲਣ, ਕਿਸੇ ਵੀ ਟਾਇਮ ਇਸ ਗਾਹੇ ਰਸਤੇ ਮੇਰੇ ਹੈਵੂਡ ਇਨਿਇਊਐਲੋਟੀ ਕੋਨਜੈਕਚਰ ਤੇ ਕਿਣੇ ਹੋਰ ਐਸੇ ਮਸਲੇ ਪਰਾਪਤ ਕਰਣ ਦੀ ਆਸ ਤਾਂ ਹੈ, ਪਰ ਸਾਫ਼ ਸਮਝ ਲਈ ਮੇਰੇ ਖਿਆਲ ਵਿਚ ਸਾਨੂੰ ਸਿਰਫ਼ ਰੀਅਲ ਸਵੈਲੋਟੇਲਜ਼ ਤੇ ਬੇਬੀ ਐਕਸ਼ਨ ਦੀ ਵਰਤੋਂ ਹੀ ਕਰਣੀ ਚਾਹੀਦੀ ਹੈ।

(ਪੰ.੦੫) ਬਹੁਤ ਗਲੱਤ ਹੈ ਯੁਕਲਿਡ ਨੂੰ ਅੱਜ-ਕਲ ਦੇ ਅੱਖਿਆਂ ਵਿਚ ਰੇਖਾ ਗਿਣਤ ਸਮਝਨਾ। ਹਾਂ, ਕੁਝ ਸੋ ਕੁ ਸਾਲ ਪਹਲਾਂ ਤਕ ਜੋਮੇਟਰ ਤੇ ਗਿਣਿਤਕਾਰ ਇਕ ਸਨ, ਪਰ ਹੁਣ ਜਮੈਟਰੀ ਗਿਣਤ ਦਾ ਭਾਗ ਹੀ ਰਹਿ ਗਿਆ ਹੈ, ਤੇ ਕੁਝ ਤਾਂ ਇਹ ਕਹਿੰਦੇ ਵੀ ਮਿਲ ਜਾਂਗੇ ਕਿ ਮੈਥ ਕਰਣ ਲਈ ਜਮੈਟਰਿਕ ਇਨਟੀਓਰਿਨ ਦੀ ਲੱਤ ਨਹੀਂ! ਸੈਥ ਨੂੰ ਐਣੀ ਫੌਰਮਲੀ ਤੱਕਣਾ ਵੀ ਯੁਕਲਿਡ ਦੀ ਹੀ ਢੇਣ ਹੈ। ਤੇ ਓਹਦੀ ਪੰਜਵੀਂ ਕਿਤਾਬ ਚ ਯੋਡੋਕਸ਼ ਦੇ ਨਤੀਜੇਆਂ ਨੂੰ ਡੈਡੀਕੀਂਡ ਨੇ R ਦੀ ਓਹ ਡੈਡੀਨੋਸ਼ਨ ਮਣ ਲਿਤਾ ਜਿਸ ਨਾਲ ਅਕਸਰ ਅਜ ਦਿਆਂ ਰੀਗੋਰਸ ਐਨੋਲੋਸਿਸ ਦੀਆਂ ਬੁਕਾਂ ਸ਼ੁਰੂ ਹੁੰਦੀਆਂ ਹਨ। ਤੇ ਯੁਕਲਿਡ ਚ ਦਿੱਤੇ $\sqrt{2}$ ਨੂੰ ਇਰਰੈਸ਼ਨਲ ਸਿਧ ਕਰਣ ਦੇ ਸਕਲੀ ਤਰੀਕੇ ਤੋਂ ਕੱਢ ਲਿਤਾ ਗਾਉਸ ਨੇ ਕਿ ਦਰਅਸਲ ਜੇ ਕੋਈ ਵੀ ਅਲਜੈਬਰਿਕ ਇਨਟੀਜਰ ਰੈਸ਼ਨਲ ਹੈ ਤਾਂ ਓਹ ਇਕ ਆਮ ਇਨਟੀਜਰ ਹੈ, ਵਗੈਰਾ।

(ਪੰ.੦੬) ਨਾਂ ਸਿਰਫ਼ ਰੂਲਰਜ਼, ਡੈਡੀਨੋਸ਼ਨਜ਼ ਰੂਲਰਾਂ ਦੀ ਜਮਾਂ ਤੇ ਜ਼ਰਬ ਦਿਆਂ, ਕੇਲੂਲਸ ਵੀ, ਸੱਭ, ਓਬਜ਼ਰਵਰ-ਨਿਰਭਰ ਚੀਜ਼ਾਂ ਹਨ, ਜਿਹਨਾਂ ਨਾਲ ਇਹ ਲੋਕਲ ਜੀਵ ਟੋਹ ਰਹੇ ਹਨ ਗਲੋਬਲ ਸੱਚਾਈ (ਸ਼ਾਇਦ ਕਰੋਸ ਰੈਸ਼ੇ ਯਾਂ ਰੇਲੈਟਿਵਿਸਟਿਕ ਦੂਰੀ ਵਾਲੀ, ਇਕ ਸਫੈਰੀਕਲ ਕਲੋਜ਼ਡ ਸਬ-ਮੈਨੀਫੋਲਡ ਯਾਂ ਸੀਮੱਤ ਓਪੈਣ ਸੈਟ ਦੀ) ਜਿਸ ਤੇ ਯਾਂ ਵਿਚ ਇਹ ਵੱਖਰੇ ਜੀਂਦੇ ਹਨ। ਪਰ ਅਸੀਂ ਜੀਵ ਕੁਝ ਆਪਣੇ ਇਕ ਤੇ ਦੋ ਡਾਈਮੈਨਸ਼ਨੀ ਰੂਲਰਾਂ—ਰੀਅਲ ਤੇ ਕੈਮਪਲੈਕਸ ਨੰਬਰਾਂ--ਦੇ ਏਣੇ ਆਦੀ ਹੋ ਚੁੱਕੇ ਹਾਂ ਕਿ ਅਕਸਰ ਸਾਂਨੂੰ ਜਮੈਟਰੀ ਤੇ ਐਸ ਤੋਂ ਨਿਕਲੇ ਨੰਬਰਾਂ ਦਾ ਨਾਤਾ ਅੰਡੇ-ਮੁਰਗੀ ਵਾਲਾ ਜਾਪਦਾ ਹੈ।

(ਪੰ.੦੭) ਅਹਲਫੇਰਜ਼ ਲਾਜ਼ਵਾਬ ਹੈ ਕੈਮਪਲੈਕਸ ਕਰੋਸ ਰੈਸ਼ੇਜ਼ ਤੇ ਤਕਰੀਬਣ ਕੈਮਪਲੈਕਸ ਸਬ ਕੁਝ ਲਈ, ਪਰ ਹਾਇਪਰਇਲਿਪਟਿਕ ਇਨਟੀਗਰਲ ਨਹੀਂ ਐਸ ਵਿਚ। ਜੋ ਹਨ ਮੈਰੇ ਲਈ ਐਸ ਤੋਂ ਵੀ ਪਿਆਰੀ

ਗੁਰਸਾ ਦੀ ਕਿਤਾਬ ਵਿਚ। **ਜਿਸ ਨਾਲ ਮੰਨੋ ਸ਼ੁਰੂ ਹੋਏਆ ਸੀ ਸੇਰਾ ਸਫਰ, ਦੇਖੋ ਪੀ ਜੀ & ਆਰ, ਨੋਟ ਪ** (ਬਾਈ ਦੀ ਵੇ, ਐਸ ਇਕੋ ਸਫੇ ਤੇ ਦਰਜ ਪਹਿਲੇ ਸਤ ਨੋਟ ਅਜ ਵੀ ਸੱਭ ਤੋਂ ਜ਼ਰੂਰੀ ਲਗਦੇ ਹਨ ਮੈਂਨੂੰ, ਸੇਸ਼ਨ ਇਹਨਾਂ ਨੂੰ ਹੀ ਸਾਫ਼ ਕਰਣ ਦਾ ਲੰਬਾਂ ਚੱਲਦਾ ਯੱਤਨ ਹੈ)। ਸਹਜੇ ਗੁਰਸਾ ਸਮਝਾਂਦਾ ਹੈ ਗਲ ਸੱਚੀ ਸਰਲ ਇਨਟੀਗਰਲ $\int \frac{dz}{\sqrt{1-z^2}}$ ਸਮਝਨ ਦੀ ਹੈ - ਦੇਖੋ ਦੂਜੀ ਵੈਲੀਓਮ, ਪੱਧੇ ੫੦ ਤੋਂ ੬੦ ਡਕ - ਇਹ ਸਮਝ ਆਗਿਆ ਤਾਂ ਝੱਟ ਪੱਲੇ ਪੈ ਜਾਂਦੇ ਹਨ ਸਾਰੇ **ਹਾਈਪਰਇਲਪਟਿਕ ਪੀਰੀਅਡ**।

(੫੦.੦੮) ਉਪਰੋਕਤ ਸਫਰ ਵਿਚ ਇਕ ਇਕਾਈ ਤਾਂ ਹੈ ਹੀ, ਇਕੋ ਦਾ ਹੈ, ਸੈਰਾ। **ਖੁਦ ਨੂੰ ਹੀ ਸਮਝ ਤੇ ਸਮਝਾ (ਸਕਦਾ ਤੇ) ਰਿਹਾ ਹਾਂ ਮੈਂ**: ਇਸ ਕਾਰਣ ਹੀ ਹਨ ਏਣੇ ਲਿੰਕ ਆਪਣੇ ਹੀ ਪਰੱਚੇਅਂ ਨੂੰ! ਪਿੱਛਲੇ ਦਸ ਸਾਲ ਦੇ ਕਮ ਕਾਰਣ, ਮੈਰੇ ਕਦੇ ਜੰਵਾਂ ਖਿੰਡੇ ਪੁਰਾਣੇ ਪਰਚੇ ਵੀ ਹੁਣ ਤਕਰੀਬਣ ਓਸ ਇਕੋ ਛੱਡ ਥਲੇ ਆ ਗਏ ਹਨ, ਜਿਸ ਛੱਡ ਲਈ ਮੈਂ ਪਰਯੋਗ ਕਰਦਾ ਹਾਂ ਵੀਸ਼ੇਸ਼ਨ ਕਾਰਟੀਸੀਅਣ : ਅੱਗੇ ਇਹਦੇ ਤੁਸੀਂ ਲਗਾ ਸਕਦੇ ਹੋ ਸੈਥੈਮੈਟਿਕਸ ਯਾ ਫੀਜ਼ੀਕਸ, ਦੇਣੋਂ ਫਰੇਜ ਇਕੋ ਹਨ ਸੈਰੇ ਲਈ! ਨਿਸ਼ਚਿਤ ਮੈਂ **ਦੇ ਕਾਰਟ** ਦੇ ਨਾਮ ਦਾ ਏਥੇ ਗਲਾਂ ਸਹਾਰਾ ਹੀ ਲੈ ਰਿਹਾ ਹੋਵਾਂਗਾ। ਮੈਂ ਕੋਈ ਵਿਵਦਾਨ ਨਹੀਂ ਓਹਦੇ ਫਲਸਫੇ ਦਾ। ਕਈ ਦਹਾਕੇ ਪਹਿਲਾਂ ਕੁਝ ਚਿਰ ਹਾਂ ਬੜਾ ਪਤਿਆ ਸੀ। ਲੱਗੇਅਾਂ ਮੈਨੂੰ ਠੀਕ ਰਸਤੇ ਤੇ ਤੌਰੀ ਸੀ ਓਹਣੇ ਗੱਢੀ। ਬਾਦ ਚ ਭੁਲ ਗਏ ਅਸੀਂ ਇਹ ਸਰਲ ਰਾਹ। ਐਸ ਭੁੱਲੀ ਸਰੱਲਤਾ ਦੀ ਥੇਜ ਹੈ ਸੈਰਾ ਸਫਰ।

(੫੦.੦੯) **ਮੈਂ ਕਿਹੜੇ ਬਾਗ ਦੀ ਮੂਲੀਂ ਹਾਂ? ਦੇਕਾਰਤ ਵਰਗੇ ਲਈ ਵੀ ਜ਼ਰੂਰੀ ਹੋ ਗਿਆ ਲੰਬਾਂ ਐਕਾਤ ਲੱਭਣਾ** ਜਿਸ ਵਿਚ ਓਹ ਆਪਣੇ ਸਫਰ ਨੂੰ ਠੀਕ ਸਮਝ ਸੱਕੇ। ਦਰਜਨ ਕੁ ਸਾਲਾਂ ਤੋਂ **ਕੀਰਤੀ, ਜਿਤਿੰਦਰ, ਦੀਨੋਸ, ਵੀਡੋਰ,** ਆਦਿ ਨੇ ਜੋ ਗਣਿਤ ਮੈਨੂੰ ਕਦੇ ਕਦਾਂਈ ਭੇਜੇਆ, ਓਹਦਾ ਜਵਾਬ ਮੈਂ ਅਕਸਰ ਨਿੱਘੇ ਥੈਂਕ ਯੂ, ਲੱਗੇ ਰਹੋ, ਸਾਬਾਸ਼, ਆਦਿ ਤੱਕ ਹੀ ਸੀਮਿਤ ਰੱਖੋਆ ਹੈ। ਬਾਵਜੂਦ ਇਸਦੇ ਕਿ ਤਕਰੀਬਣ ਸਾਰੇ ਇਹ ਪਰਚੇ ਮੈਂ ਪੜੇ, ਤੇ ਅਕਸਰ ਮੈਨੂੰ ਵਿਚਾਰ ਵੀ ਸੁੱਝੇ ਜੋ ਓਹਨਾਂ ਲਈ ਲਭਦਾਇਕ ਸਿਧ ਹੋ ਸਕਦੇ ਸਨ। ਪਰ ਮੈਨੂੰ ਪਤਾ ਹੈ ਆਪਣੀ ਆਦਤ ਦਾ, ਕਿ ਜੇ ਮੈਂ ਗਲ ਤੌਰੀ ਤਾਂ ਝੱਟ ਮੈਂ ਖੁਦ ਤੁਰ ਪਉਂ, ਘਸੀਟ ਓਹਨਾਂ ਨੂੰ ਨਾਲ, ਇਕ ਨੰਵੇਂ ਤੇ ਸੈਰੇ ਲਈ ਨਾਂ-ਜ਼ਰੂਰੀ ਰਾਹ ਤੇ। ਪੈਰੇਲਲ-ਪਰੋਸੈਸਿੰਗ ਤੇ ਮਲਟੀ-ਟਾਸਕਿੰਗ ਤੇ ਛੱਡ, ਕਦੇ ਕਦੇ ਉਥਾ ਹੋ ਜਾਂਦਾ ਹੈ, 'ਟੂ ਵੈਕ ਐਂਡ ਚੀਅਤੀ ਗੱਮ ਐਟ ਦਾ ਸੇਮ ਟਾਇਮ'!

(੫੦.੧੦) **'ਜੀਇਨਵੈਨਟਿੰਗ ਦਾ ਵੀਲ' ਮਾਡੀ ਗਲੁ ਨਹੀਂ :** ਤਾਜ਼ੀ ਅੱਖ ਦੇ ਕਈ ਛਾਏਦੇ ਹਨ! ਮਸਲਨ, ਸਾਡੀਆਂ ਐਫਾਇਣ ਕੰਮਪਲੈਕਸ n -ਸਵੈਲੋਟੇਲਜ਼, ਸਪੇਸ ਸਾਰੀਆਂ ਡਿਗਰੀ n ਇਕੁਏਸ਼ਨਜ਼ ਜਿਹਨਾਂ ਦੇ ਹਨ n ਵਖਰੇ ਰੂਟ, ਪਲੇਨ ਵਿਚ n ਇਕੋ ਜਹੇ ਸਦਾ ਵਖਰੇ ਹਿਲਦੇ ਪਾਰਟੀਕਲਜ਼ ਦੀ ਕੈਨਡੀਗੁਰੇਸ਼ਨ ਸਪੇਸ ਹੀ ਹੈ, ਜੋ ਅੱਗੇ ਦਸਦਾ ਹੈ ਕਿ ਇਹਦਾ ਫੰਡਾਮੈਂਟਲ ਗਰੂਪੈਂਡ, ਯਾਣੀ ਕਿ **ਆਰਟਿਣ** ਦੀਆਂ ਗੁੱਤਾਂ, ਦਾ ਸਿਧਾ ਨਾਤਾ ਹੈ ਸਾਡੀ ਥੀਓਰੀ ਓਫ਼ ਇਕੁਏਸ਼ਨਜ਼ ਨਾਲ। ਪੂਰੀ ਹੋਮਟੋਪੀ ਟਾਇਪ ਦਿੰਦੇ ਹਨ ਓਸ ਦੇ ਬਰੇਡ ਗਰੂਪ ਇਹ ਸਵੈਲੋਟੇਲਜ਼ ਦੀ, ਤੇ **ਆਰਨੋਲਡ** ਦਾ ਇਕ ਨਤੀਜਾ ਪੂਰੀ ਕੋਹੋਮਲੋਜੀ।

(੫੦.੧੧) **ਬੱਚਣਸਾਇਡ ਪੈਨਟਨ** ਦੀ ਪੁਰਾਨੀ ਕਿਤਾਬ, ਛੱਡ ਨੁਸ਼ੇਰੀਕਲ ਤਰੀਕੇ, ਮਨਫ਼ੀ ਜ਼ਿਆਦਾ ਫੌਰਮੂਲੇ, ਜਮਾਂ ਕਾਫ਼ੀ ਟੋਪੋਲੋਜੀ, ਹੈ ਸਾਡੀ ਥੀਓਰੀ ਓਫ਼ ਇਕੁਏਸ਼ਨਜ਼ : **ਐਸ ਮੁਲ ਇਮਾਰਤ ਬਗੈਰ ਗਾਲਵਾ ਦੀ ਓਬਸਟਰੱਕਸ਼ਨ ਥੀਓਰੀ ਮੈਨੂੰ ਤੇ ਚੈਸ਼ਾਇਰ ਕੈਟ ਦੀ ਹੱਸੀ ਵਰਗੀ ਲਗਦੀ ਹੈ!**

(੫੦.੧੨) **ਸਕੂਲੀ ਕਵਾਡਰੇਟਿਕ ਇਕੁਏਸ਼ਨਜ਼ ਵਾਲਾ ਹਿੱਸਾ ਹੀ ਇਮਾਰਤ ਦਾ ਅੱਤ ਸੁੰਦਰ ਹੈ--ਮੌਬੀਅਸ ਸਟਰਿਪ, $RP^2, CP^2, T^1(S^2) \cong RP^3$ ਵੱਗੈਰਾ--ਤੇ ਯਾਦ ਦਿਲਾਉਂਦਾ ਹੈ ਦੂਰ ਪਰਿਨਸਟਨ ਤੋਂ ੧੯੬੯੯ ਵਿਚ ਮੈਨੂੰ ਚੰਡੀਘੱਡ ਭੇਜੇ ਪ੍ਰੈਫੈਸਰ ਸਟੀਨਰੋੱਡ ਦੇ 'ਹੋਮਵਰਕ' ਦੀ : ਕੁਝ ਹੋਰ ਹੀ ਹੋਨੀ ਸੀ ਸੈਰੀ ਕਹਾਣੀ ਓਹਨਾਂ ਦੀ ਦਿਆਲਤਾ ਬਗੈਰ। ਨਾਲ ਹੀ ਯਾਦ ਆਂਦੀ ਹੈ ਸੀਮਿਟਰਿਕ ਪਾਵਰਜ਼ ਉਤੇ ਕੁਝ ਹੋਰਾਂ ਨਾਲ ਲਿਖੇ ਮੈਰੇ ਹਮਖਿਆਲੀ **ਜੀਵਾਲਧੇਵਿਚ** ਦੇ ਇਕ ਸੁੰਦਰ ਪਰਚੇ ਦੀ : ਅਗਰ ਹੈ ਕੋਈ ਹੋਰ ਜੋ ਮੈਰੇ ਸਾਰੇ ਗਣਿਤ ਨੂੰ ਠੀਕ ਸਮਝ ਸਕਦਾ ਹੈ ਓਹ ਸ਼ਾਇਦ ਰਾਡੇ ਹੀ ਹੈ।**

(੫੦.੧੩) **ਟਾਇਮ ਵਿਚ ਦੂਰ ਗਣਿਤ ਠੀਕ ਸਮੱਤਣਾ ਵੀ ਓਣਾ ਹੀ ਜ਼ਰੂਰੀ ਹੈ ਜਿਨ੍ਹਾ ਕਿ ਦੂਰ ਬੈਠੇ ਥੋੜੀਆਂ ਦਾ।** ਸੈਰੇ ਹਨ ਦੇ ਫਲੈਂਚ (ਤੇ ਜਰਮਣ ਤੇ ਕਿਣੇ ਰੂਸੀ ਭਾਸ਼ਾ) ਵਿਚ ਚਲਦਾ ਤੇ ਅਕਸਰ ਕਾਫ਼ੀ ਫੌਰਮਲ ਸਟਾਇਲ ਵਿਚ ਲਿਖੇਆ ਗਣਿਤ ਤਾਂ ਪਤ ਲੈਂਦੇ ਸਨ, ਪਰ ਬਹੁਤ ਥੋੜੇ ਹਨ ਜਿਹਣਾਂ **ਗਾਲਵਾ** ਦੇ ਵਿਚਾਰਾਂ ਨੂੰ ਪੂਰਾ ਕਰਦੀ, ਯੋਰਦਾਂ ਦੀ "ਤਰੇਤੇ" (੧੮੭੦), ਕਦੇ ਪੜੀ ਹੈ। ਢੇਤ ਸੌ ਸਾਲ ਪੁਰਾਣਾ ਗਣਿਤ (ਬੇਸ਼ਕ ਪੜਣ ਵਾਲੇ ਦੀ ਮਾਂ-ਬੋਲੀ ਵਿਚ ਹੀ ਨਾਂ ਹੋਵੇ) ਸਮਝਣਾ ਸੋਖਾ ਤਾਂ ਨਹੀਂ, ਪਰ ਕਿਨ੍ਹਾ ਹੀ ਕੁਝ ਹੈ ਐਸ ਕਿਤਾਬ ਵਿਚ, ਜਿੰਵੇਂ ਕਿ ਓਹ ਪੇਜ ੩੮੦ ਦੀ ਥੀਓਰਮ, ਜੋ ਨਹੀਂ ਕਿਤੇ ਹੋਰ।

(ਪ੦.੧੪) ਮੈਂ ਖੋਜੀਆਂ ਦੀ ਨੈਸ਼ਨੈਲੇਟੀ ਨਹੀਂ ਲਿਖੀ ਹੈ। ਧਾਰਮਿਕ ਕੱਟਰਪੁਣੇ ਤੋਂ ਵੀ ਵੱਧ ਹਿੱਸਾ ਹੋਈ ਹੈ, ਅਤੇ ਅਜ ਵੀ ਹੋ ਰਗੀ ਹੈ, ਨੈਸ਼ਨਲਇਜ਼ਮ ਕਰਕੇ। ਪ੍ਰਿਥਵੀ ਦੀ ਦੇਸ਼ਾਂ ਵਿਚ ਵੰਡ ਕਿਣੀ ਬੇਕਦਰਤੀ, ਬੇਤੁਕੀ ਤੇ ਭੱਦੀ ਹੈ ਲਈ ਪੜੇ ਬਾਈਓਲੋਜਿਸਟ ਲੁਇਸ ਥੋਮਸ ਦਾ ਲੇਖ "ਦੀ ਇਕਸ", ਉਹਦੀ ਕਿਤਾਬ "ਲਾਇਵਜ਼ ਓਫ਼ ਆ ਸੈਲ" (੧੯੨੪) ਵਿੱਚੋਂ।

(ਪੰ.੧੫) **ਵਿਸ਼ੇਸ਼ਨ "ਮਹਾਨ"** ਵੀ ਡੂੰਘਾ ਸੀ। ਕਿਉਂਕਿ ਇਕ ਤਾਂ, ਸਾਰੇ ਹੀ ਖੋਜੀਆਂ ਦੇ ਜੋ ਮੈਂ ਨਾਮ ਲਿਤੇ ਹਨ, ਉਹਣਾਂ ਸੱਭ ਅੱਤ ਉਤਮ ਗਣਿਤ ਕਿਤਾ ਹੈ। ਦੂਜੇ, ਮੈਂਨੂੰ ਹੁਣ ਐਲੋਜੀ ਜੀ ਵੀ ਹੋ ਗਈ ਹੈ ਸ਼ਬਦ "ਗੇਟ" ਨਾਲ, ਇਹਦੇ ਆਮ ਦੁਰਪ੍ਰਯੋਗ ਕਾਰਣ, ਦੇਖੋ ਸੋਹਨ ਲਾਲ ਸਨ ਓਫ਼ ਵਾਸੇ ਮਲ।

(ਪੰ.੧੬) **"ਬਾਟ ਡੱਜ ਦੈਟ ਨੌਟ ਰੀਡਿਊਸ ਥੋਅਰ ਰੀਡਰਸਿਪ?"** ਇਕ ਪੰਜਾਬੀ ਨੇ ਮੈਂਨੂੰ ਪੁਛੇਆ ਜਦੋਂ ਮੈਂ ਉਹਨੂੰ ਦੱਸੇਆਂ ਕਿ ਮੈਂ ਹੁਣ ਆਪਣੇ ਗਣਿਤ ਉਤੇ ਖਿਆਲ ਪੰਜਾਬੀ ਵਿਚ ਹੀ ਲਿਖਦਾਂ ਹਾਂ। ਅਗਰ ਤੁਸੀਂ ਏਥੇ ਤਕ ਮੇਰੇ ਨਾਲ ਹੋ ਤਾਂ ਜਾਹਿਰ ਹੈ ਕਿ ਤੁਸੀਂ ਮੇਰੇ ਵਰਗੇ ਪੰਜਾਬੀ ਬੋਲਦੇ ਤੇ ਪੜਦੇ ਗਣਿਤਕਾਰ ਹੋ। ਸੋ ਤੁਸੀਂ ਦੋ ਤਿਣ ਪੱਥਰੀ ਭਾਸ਼ਾਵਾਂ ਵਿਚ ਲਾਜ਼ਮੀ ਗਣਿਤ ਪੜ ਸਕਦੇ ਹੋ, ਅਤੇ ਮੋਸਟ ਪਰੋਬੋਲੀ ਇਕ ਵਿਚ ਲਿਖ ਸਕਦੇ ਹੋ। ਪਰ ਮੂਲ ਗੱਲ ਇਹ ਹੈ ਕਿ, ਜਦੋਂ ਤੁਸੀਂ ਸੈਥੋਮੈਟਿਕਸ ਕਰਦੇ ਹੋ--ਯਾਂ ਇਹਦੇ ਬਾਰੇ ਕਦੇ ਕਦਾਈਂ ਆਪਣੇ ਵਰਗੇ ਕਿਸੀ ਹੋਰ ਨਾਲ ਗੱਲ ਕਰਦੇ ਹੋ--ਤਾਂ ਸੋਚਦੇ ਤੇ ਪੰਜਾਬੀ ਵਿਚ ਹੀ ਹੋ। ਹਾਂ ਜ਼ਰੂਰ, ਤਕਨੀਕੀ ਟਰਮਜ਼ ਨੂੰ ਛੱਡ, ਆਮ ਵਰਤੋਂ ਵਿਚ ਆ ਗਏ ਫੋਰਨ ਫਰੋਜ਼ ਤੇ ਵਰਡਜ਼ ਵੀ ਯੁਜ਼ ਕਰਦੇ ਹੋ। ਬਸ ਇਸੀ, ਕਿਸੀ ਵੀ ਪੰਜਾਬੀ ਗਣਿਤਕਾਰ ਲਈ ਕੁਦਰਤੀ ਭਾਸ਼ਾ, ਵਿਚ ਹੀ ਮੈਂ ਇਹ ਲੇਖ ਲਿਖ ਰਿਹਾ ਹਾਂ। ਅੱਗੇ ਮੈਰੀ ਕੋਸ਼ਿਸ਼ ਰਹੀ ਹੈ ਕਿ, ਜੇ ਪੰਜਾਬੀ ਨਹੀਂ ਜਾਣਦੇ, ਉਹਨਾਂ ਲਈ ਇਕ ਅੰਗਰੇਜ਼ੀ ਟਰਾਂਸਲੇਸ਼ਨ ਤਿਣ ਮਹੀਣਿਆਂ ਵਿਚ ਪੋਸਟ ਕਰ ਦੇਵਾਂ। ਦਰਅਸਲ, ਜਿਹਨਾਂ ਨੂੰ ਮੈਰਾ ਗਣਿਤ ਪੜਣ ਦਾ ਸੋਕ ਹੈ, ਉਹਨਾਂ ਦੀ ਗਿਣਤੀ ਵਿਚ ਤਾਂ ਇਜ਼ਾਫ਼ਾ ਹੀ ਹੋਏਆ ਹੈ, ਜਦੋਂ ਦੀ ਮੈਂ ਪੰਜਾਬੀ ਪੋਲੀਸੀ ਅਪਣਾਈ ਹੈ!

(ਪੰ.੧੭) **ਫੈਸ਼ਨ ਯਾਂ ਹੱਕੂਮਤ ਦੀ ਮਾਰ ਨਾਲ ਜੋ ਭਾਸ਼ਾ ਮਰਦੀ ਨਹੀਂ, ਉਹ ਹਾਵੀ ਭਾਸ਼ਾ ਤੋਂ ਡੱਗੜੀ ਹੋ ਜਾਂਦੀ ਹੈ!** ਸੱਭ ਪੜੇ ਲਿਖੇ ਪੰਜਾਬੀ, ਮਸਲਣ ਜੋ ਪੰਜਾਬੀ ਟ੍ਰਿਬਿਊਣ ਪੁਰੀ ਪੜ ਤੇ ਸਮਝ ਸਕਦੇ ਹਨ - ਦੇਖੋ ਸਵਿਚਿਜ਼ ਅੰਡ ਫਿੰਗਰਜ਼ (ੴ) - ਉਹ ਅੰਗਰੇਜ਼ੀ ਯਕੀਨਣ ਜਾਨਦੇ ਹਨ। ਇਵੇਂ ਹੀ ਪੰਜਾਬੀ ਜੀ ਆਂਏਆਂ ਕਿਹੜੀ ਰਗੀ ਹੈ ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ, ਤੁਰਕੀ, ਵਾਗੈਰਾ ਨੂੰ। **ਕਵੀਤਾ ਤੇ ਕਹਾਣੀਆਂ ਤਕ ਭਾਸ਼ਾ ਨੂੰ ਸੀਮਿਤ ਰਖਣਾ** - ਜਿਵੇਂ ਕੇ ਭਾਰਤ ਦੇ "ਉਰਦੂ ਪ੍ਰੈਮੀ" ਇਸ ਨੂੰ ਸੀਮਿਤ ਰਖਣਾਂ ਚਾਂਹਦੇ ਹਨ - **ਉਸ ਭਾਸ਼ਾ ਨੂੰ ਬਾਏ ਬਾਏ ਕਹਿਣ ਦੇ ਬਰਾਬਰ ਹੈ।** ਕੋਈ ਵੀ ਤਕਲੀਫ਼ ਨਹੀਂ ਹੋਈ ਮੈਂਨੂੰ, ਤੇ ਨਾਂ ਹੀ ਕਿਸੀ ਹੋਰ ਪੰਜਾਬੀ ਗਣਿਤਕਾਰ ਨੂੰ ਹੋਣੀ ਚਾਹਿੰਦੀ ਹੈ, ਇਸ ਤੱਗੜੀ ਲੈਂਗੁਏਜ ਵਿਚ ਸੈਥੋਮੈਟਿਕਸ ਲਿਖਣ ਵਿਚ।

(ਪੰ.੧੮) **ਗੁਰੂਆਂ** ਅਤੇ ਭਗਤਾਂ ਦੀਆਂ ਬਾਣੀ ਵਿਚ ਸ਼ਾਮਿਲ ਰੱਚਨਾਵਾਂ ਪੰਜਾਬੀ ਅਤੇ ਦਰਜਨ ਤੋਂ ਵੱਧ ਹੋਰ ਭਾਸ਼ਾਵਾਂ ਵਿਚ ਹਨ, ਪਰ ਸੱਭ ਉਹ ਟਾਈਮਾਂ ਦੀ (ਜਿਵੇਂ ਕਿ ਬਹੁਤ ਘੱਟ ਯਿੰਦੀਆਂ ਹਨ ਗੁਰਬਾਣੀ ਵਿਚ) ਗੁਰਮੁਖੀ ਲਿਖੀ ਵਿਚ। ਪੰਜਾਬੀ ਭਾਸ਼ਾ ਵੀ ਗੁਰਮੁਖੀ ਅਤੇ ਹੋਰ ਲਿਪੀਆਂ ਵਿਚ ਲਿਖੀ ਜਾਂਦੀ ਹੈ। ਮਸਲਣ, ਇਹਦੇ ਸ਼ੇਕਸਪੀਅਰ ਵਾਰਸ ਸ਼ਾਹ ਦੀ ਹੀਰ ਸ਼ਾਹਮੁਖੀ ਵਿਚ ਹੈ, ਜੋ ਲਿਪੀ ਕਾਸ਼ ਮੈਂ ਤੇ ਚਤੜੇ ਪੰਜਾਬ ਦੇ ਤਕਰੀਬਣ ਸਾਰੇ ਬੰਦੇ ਨਹੀਂ ਜਾਣਦੇ। ਦੂਜੀ ਸਾਇਡ ਪੰਜਾਬੀ ਭਾਸ਼ਾ ਆਮ ਸ਼ਾਹਮੁਖੀ ਵਿਚ ਲਿਖੀ ਜਾਂਦੀ ਹੈ, ਤੇ ਲੋਗ ਗੁਰਮੁਖੀ ਲਿਪੀ ਨਹੀਂ ਜਾਣਦੇ।

(ਪੰ.੧੯) **ਸਾਡੀਆਂ** ਸਭ ਲਿਪੀਆਂ ਕਾਫ਼ੀ ਫੋਨੈਟਿਕ ਹਨ। ਜੇ ਕੋਈ ਇਨਸਾਨ ਯਾਂ ਪਰੋਗਰਾਮ ਦੋ ਜਾਣਦਾ ਹੈ, ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਇਕ ਲਿਪੀ ਨੂੰ ਦੂਜੀ ਬਨਾਣ ਵਿਚ। ਕਿਉਂਕਿ ਇਸਤਮਾਲ ਭਾਸ਼ਾ ਯਾਂ ਤਕਨੀਕੀ ਸ਼ਬਦਾਂ ਦੇ ਮਤਲਬ ਦਾ ਬਿਲਕੁਲ ਕੋਈ ਰੱਲ ਨਹੀਂ ਏਥੇ, ਸਿਰਫ਼ ਉਹੀ ਆਵਾਜ਼ਾਂ ਦੂਜੀ ਲਿਪੀ ਵਿਚ ਦਿਖਾਣੀਆਂ ਹਨ। **ਦਰਅਸਲ, ਭਾਸ਼ਾ ਦਾ ਜ਼ਿਆਦਾ ਗਿਆਣ ਯਾਂ ਸਪੈਲ-ਚੈਕਸ, ਸ਼ਬਦਕੋਸ਼ ਵਗੈਰਾ ਤਾਂ ਐਸੇ ਹਲਕੇ-ਛੁਲਕੇ ਐਪ ਨੂੰ ਨਾਂ ਸਿਰਫ਼ ਭਾਰਾ ਪਰ ਖਰਾਬ ਕਰ ਦੇਣ ਗੇ।**

(ਪੰ.੨੦) **ਸ਼ਾਹਮੁਖੀ-ਸਿਖਣਾ** ਵੀ ਚਿਰਾਂ ਤੋਂ ਸੇਰੀ **ਇਨ-ਟਰੇ** ਵਿਚ ਹੈ, ਤੇ ਨਾਂ ਹੀ ਇਸ ਦਰਮਾਨ ਮੈਨੂੰ ਕੋਈ ਅੱਛੀ ਟਰਾਂਸਲਿਟਰੇਸ਼ਨ ਐਪ ਦਿਖੀ ਹੈ। ਹਾਂ, ਇਕ ਭਾਰੀ-ਭਰਕਮ ਪਰੋਗਰਾਮ **ਅੱਖਰ** ਵਿਚ ਹੁਣ ਇਹ ਸੁਵੀਧਾ ਵੀ ਹੈ, ਪਰ ਜਦੋਂ ਮੈਂ ਉਹਦੇ ਨਾਲ ਹੇਠ ਲਿਖੇ ਸ਼ਬਦਾਂ ਦੀ ਬਣਾਈ ਸ਼ਾਹਮੁਖੀ ਤੋਂ ਵਾਪਸ ਗੁਰਮੁਖੀ ਬਣਾਈ ਤੁਂ ਅਜੀਬ ਹੀ ਬਣ ਗਏ ਉਹ : **ਟੋਪੋਲੋਜੀ → ਟੁ ਪੋਲੇ ਜੀ, ਸਵੈਲੋਟੇਲ → ਸੋ ਯਾਲੇ ਟੇਲ, ਪਵਾਂਕਾਰੇ → ਪਵਾ ਨਕਾਰੇ !** ਪਰ ਸੁਕਰ ਹੈ ਥੀਓਰਮ → ਥਿਊਰਮ ਬਣ ਕਿ ਆਈ, ਸ਼ਾਇਦ ਐਸ ਲਈ ਕਿ ਇਹ ਸ਼ਬਦ ਕਿਸੀ ਪੰਜਾਬੀ **ਸ਼ਬਦਕੋਸ਼** ਵਿਚ ਐਸ ਤਰਾਂ ਦਰਜ ਹੈ ? ਇਹ ਲਿੰਕਡ ਪਰਚੇ ਵਿਚ ਹੈ ਕੁਝ ਸਾਲ ਪਹਲਾਂ ਦਾ ਮੇਰਾ ਤਜਰਬਾ ਸਾਡੇ ਸ਼ਬਦਕੋਸ਼ਾਂ ਦਾ, ਤੇ ਪਹਲੇ ਲਿੰਕਡ ਪਰਚੇ ਵਿਚ ਕਿ ਕਿਸ ਤਰਹਾਂ ਅਸੀਂ ਸੰਭਾਲ ਰਹੇ

ਹਾਂ ਕੁਝ ਕਿਸਮੱਤ ਨਾਲ ਹੀ ਬਚੇ ਤੇ ਕੋਹੀਨੂਰ ਤੋਂ ਵੀ ਕੀਮਤੀ ਰੀਕੋਰਡ।

(ਪ੦.੨੧) ਟਰਾਂਸਲੇਸ਼ਨ ਇਕ ਭਾਸ਼ਾ ਤੋਂ ਦੂਜੀ ਵਿਚ - ਭਾਵੇਂ ਦੋਨੋਂ ਇਕੋ ਲਿਪੀ ਵਿਚ ਹੀ ਨਾ ਹੋਨ, ਅਤੇ ਭਾਵੇਂ ਅਨੁਵਾਦਕ ਦੋਆਂ ਦਾ ਮਾਹਿਰ ਹੀ ਨਾ ਹੋਵੇ - ਓਖਾ ਕਮ ਹੋ ਸਕਦਾ ਹੈ। ਮਸਲਨ, ਹੈ ਕੋਈ ਜੋ ਦੇ ਸਕਦੇ ਮੈਂਨੂੰ ਪੁਰਾ ਸਹੀ ਤਰਜਮਾ ਓਹ **ਸਰਕਾਰ ਖਾਲਸਾ** ਦੇ ਖਜ਼ਾਨਾ ਦਫ਼ਤਰ ਦੇ ਛਾਰਸੀ **ਸਿਆਕਤ** ਤੇ ਸ਼ਿਕਾਸਤਾ ਹੱਥ ਵਿਚ ਲਿਖੇ ਦਸਤਾਵੇਜ਼ਾਂ ਦਾ ਜੋ ਉਤਲੇ ਕੋਹੀਨੂਰੀ ਪਰਚੇ ਨਾਲ ਅਟੈਚਡ ਹਣ?

(ਪੰ.੨੨) ਯਾਦ ਰਖਦੇ ਕਿ ਸਪੁਟਨਿਕ ਤੋਂ ਝਟ ਬਾਦ ਕੁਝ ਹੁਸ਼ੀ ਵਿਚ ਲਿਖੇ ਗਣਿਤ ਦੇ ਪਰਚੇਆਂ ਦੇ ਕਾਢੀ ਮਜ਼ਬਾਰ ਤਰਜਮੇ ਛਾਧੇ ਸੀ ਏਮ ਐਸ ਨੇ, ਮੈਂ ਤੇ ਆਪਣੇ ਪੰਜਾਬੀ ਵਿਚ ਲਿਖੇ ਗਣਿਤ ਦੇ ਅਨੁਵਾਦ ਦਾ ਕਮ ਇਸ ਭਲੇ ਅਦਾਰੇ ਤੇ ਨਹੀਂ ਛੱਡਣ ਵਾਲਾ! ਬੋਰਿੰਗ ਤੇ ਹੈ ਟਰਾਂਸਲੇਸ਼ਨ ਕਰਨਾ ਪਰ ਬੋਰਿੰਗ ਹੈ ਮੈਰੇ ਖਿਆਲ ਵਿਚ ਕਿ ਇਹ ਕਮ ਵੀ ਖੋਜੀ ਖੁਦ ਹੀ ਕਰ ਲਵੇ।

(ਪੰ.੨੩) ਮੈਂ ਬਹੁਤ ਹੀ ਅੱਡਾਰੀ ਹਾਂ **ਲਾਏਬਰਗੀ ਜੈਨੋਸਿਸ** ਦਾ। ਮੈਨੂੰ ਇਹ ਗਲ ਬਿਲਕੁਲ ਸਮਝ ਨਹੀਂ ਆਂਦੀ ਕਿ ਜੋ ਨੇਕ ਲੋਗ ਇਹ ਸੇਵਾ ਹਰ ਰੋਜ਼ ਹਜ਼ਾਰਾਂ ਹੀ ਖੋਜੀਆਂ ਦੀ ਕਰ ਰਹੇ ਹਨ ਇੰਟਰਨੈੱਟ ਤੇ, ਓਹਨਾਂ ਨੂੰ ਇਕ ਨੋਬਲ ਸ਼ਾਂਤੀ ਪੁਰਸਕਾਰ ਅਜੇ ਤਕ ਵੀ ਕਿਉਂ ਨਹੀਂ ਦਿਤਾ ਗਿਆ ਹੈ?

(ਪੰ.੨੪) **ਉਤੇ (ਪੰ.੧੭)** ਵਿਚ ਲਿੰਕਡ ਪਰਚੇ ਚ ਹੋਰ ਬਹੁਤ ਨਿਕ-ਸਕ ਵੀ ਹੈ! ਜਿੰਵੇਂ ਐਸ ਦੇ (ਠ) ਵਿਚ ਯਾਦ ਹੈ ਇਕ ਮੇਰੇ ਪੁਰਾਣੇ ਤੇ ਚਹੇਤੇ **ਹਾਇਟ ਹੈਵੂਡ ਇਨਿੰਕੌਅਲਟੀ ਕੋਨਜੈਕਚਰ** ਦੀ। ਸਣ ੨੦੧੮ ਦਸੰਬਰ ਵਿਚ **ਕਲਾਈ** ਦੇ ਬਲੋਗ ਤੇ ਸਣਸਹੀ ਖਚਰ ਛੱਪੀ ਹੈ ਕਿ **ਅਦੀਪਰਾਸੀਤੇ** ਨੇ ਇਹ ਹੁਣ **ਸਿਧ ਕਰ ਦਿਤਾ** ਹੈ! ਡੀਟੇਲਜ਼ ਤਾਂ ਮੈਂ ਅਜੇ ਨਹੀਂ ਪੜੀਆਂ, ਪਰ ਸਾਫ਼ ਹੈ ਕਾਢੀ ਸਾਧਣ ਤੇ ਬਲ ਦੇ ਨਾਲ ਹੀ ਢਾਏਆਂ ਹੈ ਕਰੀਮ ਨੇ ਇਸ ਜਾਟੀਲ ਪਰੋਬਲਮ ਨੂੰ : **ਵਧਾਈਆਂ ਤੈਂਨੂੰ ਫੇਰ ਜਵਾਨਾਂ**!

(ਪੰ.੨੫) **ਜੁਲਾਈ ੨੨ ੨੦੧੯ ਨੂੰ** ਐਸ ਵੈਬਸਾਇਟ ਦੇ ਦਸ ਸਾਲ ਹੋ ਜਾਣਗੇ, ਤੇ ਜਾਪਦੈ ਕਿ ਬਾਰਾਂ ਹਜ਼ਾਰ ਤੋਂ ਵਧ ਬੰਦੇ ਯਾਂ ਬੌਟ ਇਹਨੂੰ ਵਿਜ਼ਿਟ ਕਰ ਚੁਕੇ ਹਨ! ਬਾਵਜੂਦ ਯਾਂ ਫੇਰ ਸ਼ਾਇਦ ਐਸ ਲਈ ਕਿ, ਰੰਬ ਦੀ ਬੜੀ ਮਹਿਰ ਨਾਲ ਇਹ ਅਜੇ ਵੀ "ਅੰਡਰ ਕੈਨਸਟਰੱਕਸ਼ਨ" ਹੈ।

(ਪੰ.੨੬) ਗੱਪਾਂ-ਸੱਪਾਂ ਮਾਰਦੇ "ਇਤਿਹਾਸਕਾਰ" ਵੀ ਸਾਡੇ ਥੋਕ ਵਿਚ ਹਨ, ਪਰ ਮੇਰੀ ੧੯੧੫ ਦੇ ਇਕ ਕਿਸੋ ਤੇ **ਪੜਤਾਲ** ਤੇ ਓਹ (ਪੰ.੨੦-੨੧) ਵਾਲੇ ਕੋਹੀਨੂਰੀ ਪਰਚੇ ਤੋਂ ਸਾਫ਼ ਹੈ : **ਸਖ਼ਤ ਲੋਤ ਹੈ ਪੰਜਾਬ ਨੂੰ ਇਕ ਜਵਾਨ, ਅਕਲਮੰਦ ਤੇ ਮਹਿਨਤੀ ਇਤਿਹਾਸਕਾਰ ਦੀ!**

(ਪੰ.੨੭) ਪਰ ਨੋਟ ਪਵਾਂਕਾਰੇ ਤੇ ਮੈਰਾ ਸੈਮੀਨਾਰ, ਤੇ ਓਸ ਚੋਂ ਨਿਕਲੇ ਪਰਚੇ, ਸਿੱਧਾ ਗਣਿਤ--ਨਾਂ ਕਿ ਇਹਦੀ ਹਿਸਟਰੀ--ਤੇ ਕਮ ਹੈ, ਕਮ ਕਰਦੇ ਗਣਿਤਕਾਰਾਂ ਲਈ।

(ਪੰ.੨੮) **ਮਹਿਨਤ ਤੋਂ ਇਲਾਵਾ ਸੈਟ ਥੀਓਰੈਟਿਕ ਜਾਰੀਨ** ਤੇ ਮੌਡਰਣ ਰੀਗਰ ਦੀ ਮਿਥ ਭਲਣਾ ਵੀ ਜ਼ਰੂਰੀ ਹੈ ਜੇ ਅਸੀਂ ਕਿਸੀ ਪੁਰਾਣੇ ਤੋਂ ਕੁਝ ਨੰਦਾਂ ਸਿਖਣਾਂ ਚਾਂਹੇ ਹਾਂ। ਮਸਲਣ, ਐਬਸਟਰੈਕਟ ਗਰੂਪਾਂ ਦੀ ਭਾਸ਼ਾ ਵਿਚ ਲੈਫ਼ਟ ਤੇ ਰਾਇਟ ਕੋਸ਼ਟ ਬਰਾਬਰੀ ਦੇ ਵਿਚਾਰ ਹਨ, ਸੋ ਮੈਨੂੰ **ਹੋਰਦਾਂ** ਦੀ "ਤਰੇਤੇ" ਵਰਕੇ ੨੫੭ ਦੀ ਥੀਓਰਮ ਦੇ ਪਰੂੰਫ ਤੇ ਸ਼ਕ ਪੈਣਾ ਸੂਰਾ ਹੋ ਗਿਆ। ਪੂਰੇ ਦੋ ਦਿਣ ਬਾਦ ਚਾਨ ਪਿਆ ਕਿ ਇਹ ਬਰਾਬਰੀ ਬੇਕੁਦਰਤੀ ਭਾਸ਼ਾ ਕਰ ਹੈ, ਕੁਦਰਤੀ ਸਬਦ ਹੈ ਸਬਗਰੂਪ ਦੇ ਓਰਬਿਟ, ਬੱਥਾ ਤੇ ਸੱਜਾ ਨਿਰਾ ਨਿਰਭਰ ਕਰਦਾ ਹੈ ਕਿ ਅਸੀਂ ਓਹੀ ਪਰਮੂਟੇਸ਼ਨਾਂ ਦੀ ਕੌਮਪੇਜ਼ੀਸ਼ਨ ਨੂੰ ਲਿਖਦੇ ਹਾਂ *fg* ਯਾਂ *gf*।

(ਪੰ.੨੯) **ਆਰਨੋਲਡ** ਦੀ "ਕੈਨਸਟਰੋਂਡ ਥੀਓਰੀ" ਵਿਚ ਨਾਲ-ਨਾਲ ਉਤਮ ਨਿੱਵੇਂ ਗਣਿਤ ਦੇ ਹਨ ਓਹਦੇ ਵਿਚਾਰ ਐਸ ਜਾਰੀਨ, ਮਿਥ, ਪਵਾਂਕਾਰੇ, ਪਤਣ-ਪਤਾਣ ਆਦਿ ਤੇ। ਬਢੀ ਖੁਸ਼ ਕਿਸਮਤੀ ਨਾਲ ਚੌਦਾਂ ਸਾਲਾਂ ਤੋਂ ਸੈਂਤ੍ਰਾਂ ਆਪਣੀ ਹੀ ਕਲਾਸ ਲੈ ਰਿਹਾ ਹਾਂ--ਵਿਰਲੇ ਹੀ ਮਿਲਦੇ ਹਨ ਮੌਕੇ ਹੋਂਦਾਂ ਦੇ ਗਿੱਟੇ ਝੜਣ ਦੇ!--ਪਰ ਮੈਥ ਸਿਖਣ-ਸਿਖਾਣ ਦੇ ਵਿਸ਼ੇ ਤੇ ਮੈਰਾ ਖੁਦ ਦਾ ਫਲਸਫ਼ਾ ਤੇਹਾਨੂੰ ਪੁਰਾ ਮਿਲ ਜਾਉ ਹੇਠਲੇ ਦਸ ਸਾਲ ਪੁਰਾਣੇ ਪਰਚੇ ਦੇ ਸੱਭ ਤੋਂ ਸੌਖੇ ਦੇ ਸੱਫੇਆਂ ਤੇ, ਪਤੋਂ **ਇਨਟਰਮਿਸ਼ਨ**।

(ਪੰ.੩੦) **੨੧੩, ੧੯੬ ਏਂਡ** ਐਂਡ ਸੈਥੋਸੈਟਿਕਸ ਮੈਰੇ ਉਤਮ ਪਰਚੇਆਂ ਚੋਂ ਹੈ। ਇਹਦੇ ਵਿਚ ਜ਼ਿਕਰ 'ਨੋਟਸ' ਮੈਂ ਆਖਰ ਨਹੀਂ ਲਿਖੇ ਸਨ, ਅਤੇ ਨਾਂ ਹੀ ਇਹ ਜ਼ਰੂਰੀ ਹਨ ਇਹਨੂੰ ਸਮਝਨ ਲਈ। ਪਰ ਇਸ ਦੀ ਦਿਖ ਦੇ ਬਾਵਜੂਦ, ਇਹ ਗਣਿਤ ਦਾ ਕਾਢੀ ਡੀਪ ਪਰਚਾ ਹੈ, ਤੇ ਹਰ ਗਣਿਤਕਾਰ ਨੂੰ ਪਤਾ ਹੈ ਕਿ ਗਣਿਤ ਦੇ ਇਕ ਪੱਣੇ ਨੂੰ ਵੀ ਸਮਝਣ ਲਈ ਕਈ ਵਾਰ ਕਿਣੇ ਹੀ ਦਿਨ ਲਗ ਸਕਦੇ ਹਨ।

(ਪੰ.੩੧) **ਸੈਥੋਸੈਟਿਕਸ ਬਹੁਤ ਵਿਸ਼ਾਲ ਹੈ, ਪਰ ਹੈ ਇਕ!** ਉਤਲੇ ਪਰਚੇ ਵਿਚ ਕੁਝ ਨੰਬਰ ਥੀਓਰੀ ਵੀ ਸੀ। ਅਤੇ ਬੀਜ ਗਣਿਤ ਦਾ ਮੂਲ ਮਸਲਾ ਵਿਚ ਅਸੀਂ ਐਸ ਦੀ **ਸੋਬੀਆਸ ਬੈਲਕੋਨੀ** ਨੂੰ ਸਕੂਲੀ ਅਲਜੱਬਰੇ

ਨਾਲ ਬੰਧ ਚੁਕੇ ਹਾਂ। ਅੱਗੇ ਆਪਾਂ ਦੇਖਾਂਗੇ, ਜਿੰਵੇਂ ਇਹ ਕਹਾਨੀ ਚੱਲੇਗੀ, ਕੀ ਏਹੀ ਪਰਚੇ ਦੀ **ਛੋਰ ਹਾਫ਼** ਟੱਚਨਜ਼ ਟਾਈਲਿੰਗ ਹਲ ਕਰਦੀ ਹੈ ਹਰ ਡਿਗਰੀ ਚਾਰ ਇਕੁਏਸ਼ਨ ਨੂੰ ਇਲਿਪਟਿਕ ਫੁੰਕਸ਼ਨ ਨਾਲ। ਅਤੇ ਕੁਝ ਐਵੇਂ ਹੀ, ਮੈਜਿਕ ਕਾਰਪਿਟ ਵਾਲੀ ਹਰ ਡਿਗਰੀ ਪੰਜ ਇਕੁਏਸ਼ਨ ਨੂੰ, ਵਗੈਰਾ।

(ਪ੦.੩੨) ਇਸੀ ੨੦੧੦ ਦੇ ਪਰਚੇ ਦੇ ਅੰਤ ਵਿਚ ਮੈਂ ਤੇ ਸਮਝ ਮੇਰੀ ਉਲਟਰ ਈਰੋ - ਇਹਨਾਂ ਦੋਆਂ ਨੂੰ ਛੱਡ ਦੇ ਨਿੱਕੀਆਂ ਪਿਆਰੀਆਂ ਭੈਣਾਂ ਤੇ ਇਹਨਾਂ ਤੋਂ ਵੀ ਨਿੱਕਾ ਪਰ ਬਹੁਤ ਹੀ ਅਜੀਬੋਗਰੀਬ ਬਿੰਗ ਵੀ ਹੈ ਇਸ ਸਰਾਸਰ ਸੱਚੀ ਸ਼ੇਰਟ ਸਟੋਰੀ ਵਿਚ - ਮੋਬੈਅਸ ਸਟਰਿਪ ਦੀ ਹੋਂਦ ਉਤੇ ਸ਼ਕ ਕਰਦੇ ਕਰਦੇ ਫੇਰ ਇਕ ਬਾਰ ਮੈਥੈਮੈਟਿਕਸ ਦੀ ਇਕ ਮੁਲ ਸਚਾਈ ਨੂੰ ਚੇਤੇ ਕਰਦੇ ਹਾਂ। ਤੇ ਬਿੰਗ ਕਾਰਣ ਹੀ ਜਦੋਂ **ਅਗਵਿੰਦਾ** ਨੇ ਮੈਨੂੰ ੨੦੧੯ ਦੇ ਪੁਛਿਆ ਕੀ ਕਿ ਇਹ ਇਹ ਪੁੱਛ ਨੂੰ ਅਪਣੇ ਰਸਾਲੇ **ਭਾਵਣਾ** ਵਿਚ ਛਾਪ ਸਕਦਾ ਹੈ, ਤਾਂ ਮੈਂ ਕਿਹਾ ਹਾਂ ਪਰ ਸ਼ੀਰਸ਼ਕ ਦੀ **ਐਲਵਜ਼ ਓਫ ਮੈਥੈਮੈਟਿਕਸ ਬੇਹਿਤਰ ਹੋਵੇਗਾ।**

(ਪੰ.੩੩) ਮੇਰੇ ੨੦੦੮ ਦੇ ਐਕਸਟਰੈਕਟਸ 'ਚ ਇਕ ਹੋਰ ਮਜ਼ੇਦਾਰ ਕਹਾਣੀ ਸੀ। ਇਕ **ਇਸਕੰਦਰੀਆ** ਦੇ ਹੀਰੋ ਬਾਰੇ, ਜਿਹਨੇ ਰੋਮ ਜਾਕੇ, **ਵਰਜਿਲ ਦੀ ਕਵੀਤਾ** ਸਹਾਰੇ, ਕਾਰਬੋਜ ਦੀ **ਰਾਣੀ ਡੀਡੇ** ਨੂੰ ਸਦਾ ਲਈ ਗਣਿਤ ਨਾਲ ਜੋੜ ਦਿਤਾ। ਅਤੇ ਕਿੰਵੇਂ ਇਹ ਕਹਾਣੀ ਜੁੜੀ ਹੈ **ਛੋਰ ਹਾਫ਼ ਟੱਚਨਜ਼** ਤੇ ਇਕ ਛੇਤਰਫਲ ਕੱਡਣ ਦੇ ਗਲਤ ਤਰੀਕੇ ਨਾਲ ਵੀ ਤੁਸੀਂ ਪੜ ਸਕਦੇ ਹੋ ਇਸੀ ਪਰਚੇ ਵਿਚੋਂ।

(ਪੰ.੩੪) **ਯੌਰਦਾਂ ਆਪਣੀ ੯੮੨੦ ਦੀ "ਤਰੇਤੇ"** ਦੇ ਪਰੇਡਾਸ ਵਿਚ ਇਸ ਸ਼ਾਹਕਾਰ ਕਿਤਾਬ ਨੂੰ ਬੜੀ ਹੀ ਹਲੀਮੀ ਨਾਲ **ਗਾਲਵਾ** ਦੇ ਵਿਚਾਰਾਂ ਤੇ ਕੋਮੈਂਟਰੀ ਦਸਦਾ ਹੈ, ਦਸਣ ਤੋਂ ਬਾਦ ਸਾਨੂੰ ਕਿ ਗਾਲਵਾ ਨੇ ਖੁਦ ਆਪਣੇ ਗਰੂਪਾਂ ਦੀ ਇਕ ਹੋਰ ਨਵੀਂ ਆਕਰਸ਼ ਐਪਲੀਕੇਸ਼ਨ ਵੀ ਦਿੱਤੀ ਸੀ। **ਤਰੇਤੇ ਦੀ ਤੀਸਰੀ ਲੀਵਰ** ਯਾਂ ਪੇਜ ੨੫੩ ਤੋਂ ਹੀ ਸ਼ੁਰੂ ਹੁੰਦੀ ਹੈ ਗਾਲਵਾ ਥੀਓਰੀ, ਇਕੁਏਸ਼ਨਜ਼ ਦੇ ਇਹ ਗਰੂਪਸ ਨਾਲ, ਅਲਜਬਰਿਕ ਤੇ ਮੈਨੋਡਰੋਮੀ ਦੋਨੋਂ, ਦੇਖੋ ਸਫਾ ੨੫੮ ਤੇ ੨੨੨। ਤੇ ਫਟਾਫਟ ਇਸ ਨਵੇਂ ਆਕਰਸ਼ ਰਾਹ, ਜਿਸ ਤੇ ਪਹਲਾਂ ਹੀ ਤੁਰ ਪਏ ਸੀ **ਅਰਮੀਤ**, ਕਰੋਨੈਕਰ, ਕਲੈਬਸ਼ ਤੇ ਕਈ ਹੋਰ, ਦੀ ਪ੍ਰਤੀ ਸੈਰ ਕਰਵਾਂਦਾ ਹੈ ਸਾਨੂੰ ਯੌਰਦਾਂ। ਕਮਾਲ ਦਾ ਬਲ ਦਿਖਾਂਦਾ - **ਦੇਖੋ ਖਾਸ ਕਰ ਵਰਕੇ ੩੫੪ ਤੋਂ ਇਸ ਲੀਵਰ ਦੇ ਅੰਤ ਤਕ** - ਇਹ ਜਵਾਨ ਓਹ ਸਭ ਸਿਆਣੇਆਂ ਦੇ ਨਤੀਜੇ ਇਕ ਤੋਂ ਬਾਦ ਇਕ ਛੋਰ ਗਰੂਪਸ ਦੇ ਨਾਲ ਸਿਧ ਕਰਣ ਤੋਂ ਬਾਦ, ਯਕਦਿਮ, ਪੇਜ ੩੮੦ ਤੇ, ਇਹ ਹੀ ਗਰੂਪਸ ਇਸਤਮਾਲ ਕਰਦਾ, ਆਖਰ ਲੱਭ ਹੀ ਲੈਂਦਾ ਹੈ, ਤਰੀਕਾ ਕਿਸੀ ਵੀ ਇਕੁਏਸ਼ਨ ਨੂੰ ਹਲ ਕਰਣ ਦਾ ਗਾਈਪਰਈਲਿਪਟਿਕ ਪੀਰਅਡਸ ਰਾਹੀਂ!

(ਪੰ.੩੫) **ਕਾਸ਼ ਨਹੀਂ ਮਿਲੁ ਤਕਰੀਬਣ ਉਤਲਾ ਕੁਝ ਵੀ ਅਜ ਦੀ ਕਿਸੀ ਗਾਲਵਾ ਥੀਓਰੀ ਦੀ ਟੈਕਸਟ ਬੁਕ ਵਿਚ!** ਪਰ ਹਾਂ, ਗਲ ਮੈਨੋਂ, ਜੋ ਅਕਸਰ ਇਹ ਸਭ ਬੁਕਾਂ ਵਿਚ ਹੁੰਦਾ ਹੈ, ਓਹ ਸਭ ਵੀ ਹੈ ਇਹ ੯੮੨੦ ਦੀ ਕਿਤਾਬ ਵਿਚ, ਸਿਰਫ਼ ਨਹੀਂ ਲਿਖੇਆ ਹੈ ਸੈਟ-ਬੀਓਰੈਟਿਕ ਜਾਰਗੋਨ ਵਿਚ।

(ਪੰ.੩੬) ਕਿੱਣੀ ਵਾਰ ਮੈਂ ਸੀਕਰੈਂਸ ਜਿਹਨਾਂ ਦੇ ਤਕਰੀਬਣ ਸਭ ਐਂਟਰੀਜ਼ ਜੀਰੋ ਹਨ ਦੀ ਵੈਕਟਰ ਸਪੈਸ \mathbb{R}^{∞} ਦੀ ਗਲ ਕੀਤੀ ਹੈ, ਪਰ ਇਹਦੇ ਭਿਣ ਬੌਲਜ਼ B^{∞} ਦੇ ਗੋਜ਼ਾਂ ਤੋਂ ਉਤਪਣ ਲਾਬੇਗ, ਬਾਨਾਖ ਆਦਿ ਦਿਆਂ ਸੀਕਰੈਂਸ ਸਪੈਸ਼ਿਸ ਨੂੰ ਅਜੇ ਹਥ ਨਹੀਂ ਪਾਏਆ। ਸੱਭ ਤੋਂ ਵੱਡੀ ਤੇ ਕੁਦਰਤੀ ਹੈ **ਫਰੈਸ਼ੇ ਦੀ ਸਪੇਸ F** ਸਾਰੇ ਰੀਅਲ ਸੀਕਰੈਂਸਿਸ ਦੀ, ਟੋਪੋਲੋਜੀ ਓਫ ਟਰਮਾਵਾਇਜ਼ ਕੌਣਵਰਸੈਂਸ ਨਾਲ। **F** ਵਿਚ \mathbb{R}^{∞} ਡੈਸ ਹੈ:- ਕੋਈ ਸੀਕਰੈਂਸ $s \in F$ ਹੈ ਲੀਮਿਟ ਓਹਦੀਆਂ ਟਰਕੋਸ਼ਨਜ਼ $s_n \in \mathbb{R}^n$ ਦਾ। \square **F** ਦੀ ਟੋਪੋਲੋਜੀ ਨੂੰ **ਡੀਫਾਇਨ** ਕਰਦੇ **ਟਰਾਂਸਲੈਸ਼ਨ ਇਨਵੇਰੀਐਟ ਡਿਸਟੈਂਸ d** ਵੀ ਹਨ:- ਮਸਲਨ $d(s, t) = \sum 2^{-n} \frac{|s_n - t_n|}{1 + |s_n - t_n|}$ । \square ਬੇਜ਼ਕ **F** ਲੋਕਲੀ ਕੌਣਵੈਕਸ ਟੀ ਵੀ ਐਸ ਹੈ ਕਿਉਂਕਿ ਓਹਦੀ ਟੋਪੋਲੋਜੀ **ਡੀਫਾਇਨ** ਕਰਦੇ ਹਨ ਸੈਮੀ ਨੌਰਮਜ਼ $s \mapsto |s_n|$, ਬੌਲ $B^{\infty} = \{s : d(0, s) < 1\}$ ਕੌਣਵੈਕਸ ਨਹੀਂ, ਕਿਉਂਕਿ ਛੋਰ ਓਹਦਾ ਗੋਜ ਨੌਰਮ ਹੋਏ, ਪਰ **F** ਦਾ **ਕੋਈ ਕੌਨਟੀਨੁਅਸ ਨੌਰਮ ਨਹੀਂ**:- ਤੱਦ ਹੋਣਗੇ ਨੌਰਮ 1 ਦੇ $u_n \in F$ ਜਿਹਨਾਂ ਦੀ ਸਿਰਫ n ਸਾਂ ਐਂਟਰੀ ਨੌਜ਼ੀਰੋ ਹੈ, ਪਰ u_n ਦੀ **F** ਵਿਚ ਲੀਮਿਟ ਜੀਰੋ ਹੈ। \square

(ਪੰ.੩੭) **ਤਿਣੁ ਸਰਲ ਸਿਧਾਂਤ**--ਇੰਟਰਮੀਡੀਏਟ ਵੈਲੀਊ ਥੀਓਰਮ, ਟਾਈਲਿੰਗ, ਟਾਈਲਾਂ ਦੀ ਲੋਕਲ ਫਿਟਿੰਗ ਸਹੀ, ਅਤੇ S^2 , \mathbb{R}^2 ਜਾਂ B^2 ਦਾ ਸਿਮਪਲੀ ਕੈਨੈਕਟਿਡ ਹੋਣਾ--ਨਾਲ ਹੀ ਬਣਾ ਲਿਤੀਆਂ ਸਣ ਅਸੀਂ ਓਸ ੨੦੧੦ ਦੇ ਪਰਚੇ ਵਿਚ ਰੈਗਲਰ ਟਾਈਲਿੰਗ (ਸੋ ਗਰੂਪਸ) ਦੀਆਂ ਛੋਜਾਂ! ਹੁਣ ਅਸੀਂ ਸਿਰਫ਼ ਚਾਂਹਦੇ ਹਾਂ ਕਿ, **ਕੋਈ ਦੋ ਜੜਵੀਆਂ ਟਾਈਲਾਂ ਦਾ ਯੂਨੀਅਣ ਸਮਿਤਰਿਕ ਹੋਵੇ ਸਾਂਝੀ ਬਾਂਹ ਦੇ ਅਧ-ਬਿੰਦੂ ਗਿਰਦ**, ਪਰ, ਹੁਣ ਸੁਰੂਆਤੀ ਸਰਕਲ ਉਤੇ ਦਿੱਤੇ $p \geq 3$ ਵਰਟੋਸਿਜ਼ ਆਰਬਿਟਰੀ ਹਨ। ਓਹੀ ਤਿਣੁ ਸਿਧਾਂਤਾ ਦੀ ਵਰਤੋਂ ਦੇਵੇ ਗੀ ਸਾਣੁ ਹੁਣ, ਹਰ p ਦੇ ਗੁਣਜ q ਲਈ, ਸੁਰੂਆਤੀ ਡਾਟਾ ਨਾਲ ਕੌਨਟੀਨੁਅਸਲੀ ਹਿਲਦੀ ਐਸੀ ਟਾਈਲਿੰਗ $\{p, q\}$ । ਅੱਗੇ $\{3, 3\}, \{3, 6\}$ ਤੇ $\{4, 4\}$ ਨੂੰ ਛੱਡ ਇਹ ਸਭ ਰੈਲੋਟਿਵਿਸਟਿਕ ਹਨ।

ਯਾਹਿਣ ਕਿ, ਇਕ ਹਿਲਦੀ ਰੇਡੀਆਸ $c < \infty$ ਦੀ ਡਿਸਕ B^2 ਦਿਆਂ ਟਾਈਲਿੰਗ ਹਨ।

(ਪੰਜਾਬ) ਜਦੋਂ $\{n, n\}$ ਟਾਈਲਿੰਗ ਦੇ ਬੀਜ ਪੋਲੀਗਨ ਦੀ ਇਕ ਭੁਜਾ ਵਿਆਸ ਹੈ ਤਾਂ ਐਸ ਤੇ ਗਵਾਂਡਨ ਟਾਇਲ ਐਂਟੀਪੋਡਲ ਹੈ, ਸੋ ਇਹ ਦੋਆਂ ਦਾ ਜੋੜ--ਇਕੈਕਸ ਦੇ **ਪੀਰੀਅਡ ਸਬਗਰੁਪ** ਦਾ ਇਕ $2(n - 1)$ -ਗੋਲਲ ਫੰਡਮੈਂਟਲ ਰੀਜਨ--ਵੀ S^1 ਵਿਚ ਇਨਸਕਰਾਇਬਡ ਹੈ। ਪੀਰੀਅਡ ਹਮੇਸ਼ਾਂ ਕੋਈ ਵੀ ਜੋੜ ਦਿਆਂ ਆਮਨੇ ਸਾਮਨੇ ਦਿਆਂ ਭੁਜਾਂਵਾਂ ਆਈਡੈਨਟੀਫਾਈ ਕਰਦੇ ਦਿੱਦੇ ਹਨ ਟੋਰਸ $n = 4$ ਲਈ, ਜੀਨਸ ਦੇ ਦਾ ਸਰਫੈਸ $n = 5, 6$ ਲਈ, ਜੀਨਸ ਤਿਨ $n = 7, 8$ ਲਈ, ਵਾਰੈਂਗ।

(ਪੰਜਾਬ) ਜਮੈਟਰਿਕ ਥੀਓਰੀ ਇਕੁਏਸ਼ਨਜ਼ ਦੀ ਸ਼ਾਇਦ ਡਿਗਰੀ ਤਿਹ ਤੋਂ ਹੀ ਸ਼ੁਰੂ ਹੁੰਦੀ ਹੈ ਤੇ ∞ ਨੂੰ ਮੁਮਕਿਣ ਰੂਟ ਮੰਨਣ ਤੋਂ ਬਾਦ। ਆਫਾਇਣ ਰੀਅਲ n -ਸਵੈਲੋਟੈਲ ਦੀ ਦਿੱਤੀ ਇਕੁਏਸ਼ਨ ਦੇ ਅਗਿਆਤ ਰੂਟਾਂ ਨੂੰ ਕੋਈਲੀ-ਮਾਪਣ ਦਾ ਕੰਮ ਕਰਦੇ ਹਨ ਜੇਥ ਤੋਂ ਪਾਏ ਤੇ ਸਭ ਤੋਂ ਛੋਟੇ ਦੋ ਨੰਵੇਂ ਰੂਟ ਜਿਹਣਾਂ ਨੂੰ ਆਪਾਂ ਆਖਾਂਗੇ 0, 1 ਤੇ ਤਿਜਾ ∞ ਦੂਰ ਬਹੁਤ ਦੂਰ ਸਾਰੇਆਂ ਨੂੰ ਸੀਕਿਲਕਲੀ ਘੂਮਾਂਣ ਦਾ। ਮੌਬੀਆਸ ਜਮੈਟਰੀ ਹੈ ਹੁਣ ਪੂਰੀ, ਮਤਲਬ ਸਕੂਲ ਦੀਆਂ ਓਹ ਰੈਸੀਪੋਰਕਲ ਰੂਟਸ ਵਾਲੀਆਂ ਇਕੁਏਸ਼ਨਜ਼ ਵੀ ਪਲੇ ਵਿਚ ਹਨ ਜੋ ਅਪ-ਡਾਊਣ ਵਹਾਂਕਾਰੇ ਢੂਐਲਟੀ ਦੇਣ ਗਿਆਂ। ਜਦੋਂ ਇਹ ਸਪੇਸ਼ਲ ਇਕੁਏਸ਼ਨ ਨੂੰ ਅਸੀਂ ਰੀਜਿਡਟੀ ਵਰਤਦੇ ਪਲੇਨ ਦੀ ਮੌਬੀਆਸ ਜਮੈਟਰੀ ਅੰਦਰ ਤੱਕਦੇ ਹਾਂ, ਰੂਟਾਂ ਦਾਂ $(3 + n)$ -ਗੋਲ ਸਪੈਸ਼ਲ ਹੈ ਨੋਟ (ਪੰਜਾਬ) ਦੇ ਅਰਥਾਂ ਵਿਚ, ਹੋਰੀਜ਼ੋਂਟਲ ਵਿਆਸ ਇਕ ਭੁਜਾ ਜੋ ਹੋਈ। ਤੇ ਜੋ ਟਾਈਲਿੰਗ ਦਿਆਂ ਹਾਫ-ਟਰਨਜ਼ ਦੇ ਈਵਨ ਕੋਮਪੋਜ਼ੀਸ਼ਨਜ਼ ਤੋਂ ਬਣੇਆ ਇਨਡੇਕਸ ਦੋ ਗਰੂਪ ਨਾਲ ਤਕਸਿਮ ਦੇ ਕਰ ਸਰਫੈਸ ਬਣਦਾ ਹੈ ਉਹਦਾ ਪੁਹਲਾ ਬੈਟੀ ਨੰਬਰ ਹੈ ਇਕੁਏਸ਼ਨ ਤੋਂ ਬਣਾਏ ਇਕ ਇਣਟੀਗਰਲ ਦੀ ਡਾਈਮੈਨਸ਼ਨਲ ਐਮਬਿਗੁਏਟੀ। ਹੋਮਲੋਜੀ ਤੋਂ ਗਹਾਂ ਸਾਡੇ ਕੋਲ ਹੈ ਇਹਦੇ ਕੋਸ਼ੀ ਪੀਰੀਅਡਸ ਦਾ ਵੈਕਟਰ ਬੇਸਿਸ : ਆਪਾਂ ਕੋਮਪੀਊਟ ਕਰ ਸਕਦੇ ਹਾਂ ਇਹਣਾਂ ਤੋਂ ਹਾਈਪਰਬੋਲਿਕ ਟਰਾਂਸਲੇਸ਼ਨਜ਼ ਜੋ ਫਿਕਸ ਕਰਦੇ ਹਨ ਯੁਨਿਟ ਸਰਕਲ ਅੰਦਰ ਡਬਲਡ $2(2 + n)$ -ਪੋਲੀਗਣ, ਸੋ ਉਤਲਾ ਅੱਧਾ $(3 + n)$ -ਗੋਲ ਵੀ, ਸੋ ਅਗਿਆਤ n ਰੂਟ।

(ਪੰਜਾਬ) ਐਸ ਸੰਧਰਭ ਯਾਦ ਆਂਦਾ ਹੈ **ਐਂਡੀਯਾਹ** ਦਾ ਕੱਥਣ ਕਿ ਹੋਰਾਂ ਨਾਲ ਉਸਾਰੀ ਉਹਦੀ ਢੂੰਗੀ ਇਣਡੈਕਸ ਥੀਓਰੀ ਦਰਾਅਸ਼ਲ ਕੋਸ਼ੀ ਇਣਟੀਗਰਲ ਫੌਰਮੂਲਾ ਹੀ ਹੈ! ਉਹਦੇ ਆਖਰੀ ਪੱਰਚੇਆਂ ਵਿਚ ਹਨ ਕਈ ਹੋਰ ਐਸੇ ਟੋਟਕੇ ਜੋ ਮਦਦਗਾਰ ਹੋ ਸਕਦੇ ਹਨ, ਸੋ ਮੈਰੇ ਖਿਆਲ ਵਿਚ ਇਹ ਮਹਾਨ ਗਣਿਤਕਾਰ ਦੇ ਇਹ ਕਾਢੀ ਗਲੋਤ ਪੇਪਰ ਵੀ ਸੰਭਾਲਣ ਤੇ ਪੜਣ ਲਾਇਕ ਹਨ।

(ਪੰਜਾਬ) ਦੂਜੇ ਹੀਰੇ **ਗਰੋਬੈਣਡੀਕ**--ਦੇਖੋ ਚਿਤਰ--ਦੀ ਕੈਨਸਾਸ ਚ ਲਿਖੀ ਬਲੋਰ ਸਾਫ਼ ਸੀਫ਼ ਥੀਓਰੀ ਤੇ ਉਸ ਤੋਂ ਨਿਕਲੇ ਟੋਹੋਰੂ ਨੂੰ ਪਤ ਬਤਾ ਹੋਸਲਾ ਮਿਲੇਗਾ : ਐਵੇਂ ਤਾਂ ਮੈਥ ਮੈਂ ਵੀ ਕਰ ਸਕਦਾ ਹਾਂ! ਪਰ ਬਾਦ ਚ ਪੈਰਿਸ ਨੇੜੇ ਉਹਦੇ ਐਸ ਜੀ ਏ ਜਾਂਦੇ ਚੇਲੇਆਂ ਨੂੰ ਸਮਝਨਾਂ ਵੀ ਜ਼ਰੂਰੀ ਹੋ ਗਿਆ ਉਹਨੂੰ ਪੂਰਾ ਸੱਮੜਣ ਲਈ, ਜੋ ਮੈਰੇ ਦੂਰ ਇਕੱਲੇ ਬੈਠੇ ਦੇ ਬਸ ਦਾ ਕਮ ਨਹੀਂ ਸੀ।



(ਪੰਜਾਬ) ਹੋਰ ਬਹੁਤ ਵੱਖੋਆਂ ਬਾਦ ਮੈਰੇ ਵੀ ਲੱਗਣ ਲਗ ਪਏ **ਬੁਰ-ਸੁਰ-ਈਵੇਤ** ਦੇ ਦੌਰੇ। ਲੱਗਦਾ ਸੀ **ਆਨਸਤ੍ਰਿੜੁ** ਤੋਂ ਗਣਿਤ ਦੀ ਮਹਿਕ ਚੌਗਿਰਦ ਯਾਰਦਾਂ ਦੇ ਪੱਤੇਆਂ ਵਿਚ ਵੀ ਰੱਸ ਗਈ ਸੀ! ਪਰ ਅਫਸੋਸ, ਨੈਸ਼ਨਲਇਜ਼ਮ ਦੇ **ਭੁਤ** ਨੇ ਉਸ ਮੁਲਕ ਨੂੰ ਵੀ ਨਹੀਂ ਛੱਡੇਗਾ, ਕੁਝ ਵਾਸੀਆ ਦੇ ਪਹਰਾਵੇ ਤੇ ਹੀ ਲਗਾ ਦਿੱਤੀਆਂ

ਪਾਬੰਦੀਆਂ। ਹੁਣ ਨਹੀਂ ਸੀ ਰਹੇ ਰਾਹਤ ਦੇ ਸਾਧਨ ਮੈਰੇ ਲਈ ਇਹ ਦੋਰੇ, ਸੋ ਮੈਂ ਵੀ ਆਪਣੇ ਹੀਰੇ ਵਾਂਗ ਐਸ ਗਿਤ ਦੇ ਮੰਦਿਰ ਤੋਂ ਮੰਗ ਲਈ **ਮਾਫ਼ੀ**।

(ਪ੦.੪੩) ਕੁਝ ਦੀ ਨਿਰੰਤਰ ਵੱਧਦੀ ਜੈ ਜੈ ਦੇ ਅਤੇ ਦਾ ਕਾਰਣ : **ਅੱਤ ਵਿਰਲੇ ਹਨ ਬੱਛੀ ਸੈਂਤ ਮਾਰੀ ਦੇ ਯੁਣੀਵਰਸਲ ਸੋਲਜਰ ਵਰਗੇ ਗੀਤ!**

(ਪੰ.੪੪) ਦੇਖ ਅਜ ੧੧/੦੪/੨੦ ਦੇ ਆਂਕਤੇ ਤੇ ਗਰਾਫ ਨਹੀਂ ਲਗਦਾ ਹੋਨ ਵਾਲਾ ਹੈ ਕੋਈ ਕਰਿਸ਼ਮਾ ਏਥੇ ਵੀ--ਸਿਰਫ ਕੁਝ ਦੇਰ ਸ਼ੁਰੂ ਹੋਈ ਸੀ ਬਮਾਰੀ ਦੱਖਣੀ ਏਸ਼ੀਆ ਵਿਚ, ਫੈਲਣ ਦੀ ਗਤੀ ਓਹੀ ਹੈ--ਤੇ ਖਟਕਾ ਹੈ ਇਣੀਆਂ ਮੌਤਾਂ ਦਾ ਜੋ ੧੯੮੭ ਦੇ ਘੱਲੁਗਾਰੇ ਵਿਚ ਹੋਈਆਂ ਸੀ, ਸ਼ਾਇਦ ੧੯੯੮ ਦਾ ਸਪੈਨਿਸ਼ ਫਲ੍ਗ ਵੀ ਟਧ ਜਾਣ। ਇਹ ਕੁਝਕਾਲ ਵਿਚ ਵੀ ਮੈਂ ਦੁਆ ਕਰਦਾਂ ਹਾਂ ਰਬ ਨੂੰ ਕਿ ਜੋ ਬਚਣਗੇ ਉਹ ਦੇਸ਼ ਪਹਿਲਾਂ ਯਾਂ ਧਰਮ ਪਹਿਲਾਂ ਛੱਡ ਆਪਣੇ ਬੱਚੇਆਂ ਨੂੰ ਸਿਖਾਣਗੇ : **ਸੱਚ ਪਹਿਲਾਂ!**

(ਪੰ.੪੫) ਪਿਛਲਾ ਲਿੰਕ ਤੇ ਅਗਲੇ ਤਿਣ ਨੋਟ ਬਾਦ ਦੇ ਹਨ, ਏਥੇ ਮੈਂ ਆਪਣੀ ਨੋਟਬੁਕ ਤੱਕਦੇ ਇਹ ਸੈਮੋ ਲਿਖੇ ਸਨ: S¹-ਐਕਸ਼ਨ ਤੋਂ ਬਣੀ ਫੋਲੀਏਸ਼ਨ ਦੇ ਸਰਕਲੱਦਾਂ ਦੀ ਸਪੇਸ ਦਾ ਸਪੈਸਲ ਇਕੁਏਸ਼ਨਾਂ ਰਾਂਹੀ ਐਨੈਲੋਸਿਸ ਤੇ ਸਾਈਕਲਿਕ **ਕੋਨਜ਼ ਹੋਮੋਜੋਜੀ**। ਕੈਮਪਲੈਕਸ ਸਵੈਲੋਟੇਲ ਦਾ ਫੰਡਾਮੈਂਟਲ ਗਰੂਪ, **ਆਰਟਿਨ** ਦੀਆਂ ਗੁੱਤਾਂ। ਸਮਿਟਰਿਕ ਪੈਲੀਨੋ-ਅਲਜ਼ ਨਾਲ ਸਕੀਊ-ਸਮਿਟਰਿਕ ਫੌਰਮ ਵੇਂ ਤੇ ਚਰਣ ਵਾਂਗ। ਕੈਮਪਲੈਕਸ ਛੱਡ ਰੀਅਲ ਸਾਈਕਲਿਕ ਤਰੀਕੇ ਲੱਭਣਾ ਹਾਇਰ ਹੇਵਡ ਨਾਬਰਾਬਰੀ ਵਹੀਰਾ ਲਈ ਜ਼ਿਆਦਾ ਕੁਦਰਤੀ ਹੈ ਕੈਮਪਲੈਕਸ ਛੱਡ **ਸੈਲਬਰਗ** ਵਾਂਗ ਪੂਰੇ ਕੈਮਬੀਨੈਟੋਰੀਅਲ ਤਰੀਕੇ ਲੱਭਣਾ।

(ਪੰ.੪੬) ਪਰ ਜਿਵੇਂ ਅਕਸਰ ਹੁੰਦਾ ਹੈ ਅਸੀਂ ਪਲਾਣ ਕੁਝ ਬਣਾਂਦੇ ਹਾਂ ਪਰ ਰੱਬ ਨੂੰ ਮੰਜੁਰ ਕੁਝ ਹੋਰ ਹੀ ਹੁੰਦਾ ਹੈ : ਜੋ **ਨਿਕ-ਸੁਕ ਭਾਗ ਪੰਜਵੇਂ ਬਾਦ ਸੋਸ ਰਹਿ ਗਿਆ ਸੀ ਓਸ ਚ ਹੀ ਰੁਝਿਆ ਰਿਹਾ ਹਾਂ ਮੈ ਸਾਲ ੨੦੨੦ ਦੇ ਇਹ ਅੰਤ ਤੱਕ, ਤੇ ਕੁਝ ਦਿਨ ਪਹਿਲਾਂ ਹੀ ਮੈਂ ਪੋਸਟ ਕੀਤਾ ਹੈ ਇਹ ਕੁਝ ਐਸ ਚੋਂ : ਕਾਫ਼ੀ ਹੋਰ ਲਾਇਨ ਵਿਚ ਆ ਗਈਆਂ ਹਨ ਕਾਫ਼ੀ ਹੋਰ ਚੀਜ਼ਾਂ। ਪਰ ਸਾਫ਼ ਹੈ ਗਿਣਤ ਦਾ ਇਹ ਵਿਸ਼ਾਲ ਨੰਵਾਂ ਨਜ਼ਾਰਾ, ਜੋ ਮੇਰੇ ਪਰਚੇਆਂ ਨਾਲ ਹੁਣ ਖੁਲ ਗਿਆ ਹੈ, ਓਹ ਇਕੋ ਕਾਰਟੀਸੀਅਣ ਦੇ ਬਸ ਦਾ ਨਹੀਂ, ਪਰ ਲੱਗੀ ਹੋਈ ਹੈ ਫਿਲਹਾਲ ਇਹ ਸਵਾਂ ਲੱਖ ਦੀ ਫੋਜ !**

(ਪੰ.੪੭) ਲੋਕਲੀ ਵੀ ਇਹ ਨੰਵੀਂ ਥੀਓਰੀ ਵਿਚ ਬਹੁਤ ਦਿਲਚੱਸਪ ਚੀਜ਼ਾਂ ਹਨ, ਜਿਵੇਂ ਕਿਵੇਂ ਕੀਸੀ ਵੀ ਸਾਈਕਲਿਕ ਨੌਜ਼ੀਰੀ ਨਾਬਰਾਬਰ ਕੈਮਪਲੈਕਸ ਨੰਬਰਾਂ ਦੇ ਸੀਕਵੈਂਸ ਨਾਲ ਜੁੜੀਆਂ ਕੁਝ ਪਵਾਂਕਾਰੇ ਦੀਆਂ ਕਲਾਈਨੀਅਣ ਫੰਕਸ਼ਨਾ -- ਇਹ ਹੁਣ ਓਟੋਮੈਂਟਿਕ ਵਜਦੀਆਂ ਫੰਕਸ਼ਨਜ਼ ਅੱਜ ਵੀ ਸੱਭ ਤੋਂ ਸਰਲ ਹੈ ਸਮਝਣਾ ਸਿਧੇ ਓਹਦੇ ੧੯੯੧ ਦੇ ਸ਼ਾਹਕਾਰ ਕਮ ਤੋਂ -- ਇਹਨਾਂ ਵਿਚੋਂ ਓਹ ਜੋ ਉਲਟ ਦਿੰਦੀਆਂ ਹਨ ਹਾਈਪਰਈਲਿਪਿਟਿਕ ਇਨਟੈਗਰਲ ਜਿਹਨਾਂ ਦੇ ਪੀਰੀਅਡ ਅਸੀਂ ਓਸ ਇਕੁਏਸ਼ਨ ਦੇ ਕੋਐਫੀਸ਼ਨਿੰਟਸ ਤੋਂ ਹੀ ਲੱਭ ਸਕਦੇ ਹਾਂ ਜਿਹਦੇ ਹਨ ਇਹ ਸੀਕਵੈਂਸ ਦੇ ਨੰਬਰ ਰੁਟ।

(ਪੰ.੪੮) ਪਰ ਇਕਆਈ ਹੈ ਮੁੜ ਤੋਂ ਥੀਓਰੀ ਵਿਚ, ਨਾਂ ਸਿਰਫ ਉਪਰੋਕਤ ਫੰਕਸ਼ਨਾਂ ਜਵਾਬ ਹੈ ਇਕ ਬੀਜ ਗਿਣਤ ਦੇ ਮੂਲ ਮਸਲੇ (੨੦੧੭) ਦਾ, ਖੁਦ ਬਾ ਖੁਦ ਸਾਮਣੇ ਆ ਜਾਂਦੀ ਹੈ ਜ਼ਰੂਰਤ, ਬਣਾਣ ਵਿਚ ਹੀ ਇਹ ਫੰਕਸ਼ਨਾਂ ਨੂੰ, ਕੀਸੀ ਵੀ ਪਲੇਨ ਦੇ ਉਪੈਣ ਬਾਂਉਂਡਿੱਡ ਸੈਟ Ω ਦੀ ਰੈਲੈਟਿਵਿਸਟਿਕ ਜਾਮੈਟਰੀ ਦੀ, ਦੇਖੋ ਪੀ ਜੀ ਐਡ ਆਰ (੨੦੧੩), ਨੋਟ ੧।

(ਪੰ.੪੯) ਕੁਝ ਸਾਲ ਪਹਲਾਂ ਮੈਂ ਆਪਣੀ ਮਾਤਾਜੀ ਦਾ ਗੁਟਕਾ ਪੜਦੇ ਨੋਟ ਕੀਤਾ ਕਿ **ਜਪੁਜੀ ਸਾਹਿਬ** ਵਿਚ ਇਕ ਤੇ ਸਿਰਫ ਇਕ ਥਾਂ ਹੀ ਬਿੰਦੀ ਦਾ ਪਰਯੋਗ ਹੈ--ਅੰਤਿਮ ਪੌੜੀ ਦੇ ਸ਼ਬਦ **ਭਾਂਡਾ** ਲਈ--ਭਾਂਵੇਂ ਕਿਣੇ ਹੋਰ ਸ਼ਬਦ ਵੀ ਹਨ ਐਸ ਵਿਚ ਜਿਹਨਾਂ ਲਈ ਅਸੀਂ ਅਜ-ਕਲ ਬਿੰਦੀ ਵਰਤਦੇ ਹਾਂ।

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥

(ਪੰ.੫੦) ਜੋ ਕੁਝ ਮੈਂ ਕਰ ਸਕੇਆਂ ਹਾਂ ਓਹਦੇ ਲਈ ਮੈਂ ਸੱਭ ਤੋਂ ਜ਼ਿਆਦਾ ਆਭਾਰੀ ਹਾਂ ਮੇਰੀ ਮਾਤਾਜੀ ਭੁਪਿੰਦਰ ਕੈਰ ਦੇ ਦਿਤੇ ਲਾਡ ਅੱਤੇ ਭਾਉ ਨੂੰ। ਓਹਨਾਂ ਦਾ ਜਨਮ ਸੌਲ ਪਹਲਾਂ ਸੱਣ ੧੯੯੯ ਵਿਚ ਸ਼ਾਇਦ ੧੭ ਫਰਵਰੀ ਨੂੰ ਹੋਏਆ ਸੀ, ਅੱਤੇ ਓਹ ੧੮ ਮਈ ੧੯੯੯ ਨੂੰ ਪੂਰੇ ਹੋ ਗਏ ਸਨ। ਇਹ ਰਬ ਦੀ ਮਰਜ਼ੀ ਨਾਲ ਅਜੇ ਚਲਦਾ ਪਰਚਾ ਓਹਨਾਂ ਦੀ ਯਾਦ ਨੂੰ ਸਮੱਰਪਿਤ ਹੈ।